

ਯੁਵਾ ਸਾਹਿਤੀ ਦੇ ਤਹਿਤ ਪੰਜਾਬੀ ਸੂਫ਼ੀ ਕਾਵਿ ਤੇ ਚਰਚਾ

ਨਵੀਂ ਦਿੱਲੀ, 12 ਮਾਰਚ, 2021: ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਨੌਜਵਾਨਾਂ ਦੇ ਮਹੀਨਾਵਾਰ ਪ੍ਰੋਗਰਾਮ 'ਯੁਵਾ ਸਾਹਿਤੀ' ਦੇ ਤਹਿਤ ਇਸ ਵਾਰ 'ਪੰਜਾਬੀ ਸੂਫ਼ੀ ਕਾਵਿ: ਇਤਿਹਾਸ ਅਤੇ ਵਿਚਾਰਪਾਰਾ' ਦੇ ਉੱਪਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਪੰਜਾਬ ਤੋਂ ਖੋਜਾਰਥੀ ਮਨਦੀਪ ਸਿੰਘ ਨੇ ਲੈਕਚਰ ਦਿੱਤਾ। ਇਸ ਦੀ ਪ੍ਰਧਾਨਗੀ ਇਸੇ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਡਾ. ਅਮਰਜੀਤ ਸਿੰਘ ਨੇ ਕੀਤੀ। ਖੋਜਾਰਥੀ ਦਵਿੰਦਰ ਸਿੰਘ ਇਸ ਚਰਚਾ ਦੇ ਕਨਵੀਨਰ ਸਨ।

ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਪ੍ਰੋਫੈਸਰ-ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀਓ-ਆਇਆਂ ਕਹਿੰਦਿਆਂ ਅੱਜ ਦੇ ਹਾਲਾਤ ਦੇ ਪ੍ਰਸੰਗ 'ਚ ਸੂਫ਼ੀਆਂ ਦੇ ਅਧਿਆਤਮਕ ਅਤੇ ਹੱਦਾਂ ਤੋਂ ਪਾਰਗਾਮੀ ਹੋਣ ਦੇ ਸੰਦੇਸ਼ ਦਾ ਜ਼ਿਕਰ ਕਰਦਿਆਂ ਅਗਲੀ ਪੀੜ੍ਹੀ ਨੂੰ ਇਸ ਸੰਦੇਸ਼ ਨੂੰ ਸਮਝਣ ਅਤੇ ਇਸ ਨਾਲ ਜੁੜਨ ਦਾ ਪੈਗਾਮ ਦਿੱਤਾ। ਉਪਰੰਤ ਦਵਿੰਦਰ ਸਿੰਘ ਨੇ ਯੁਵਾ ਸਾਹਿਤੀ ਦੇ ਉਦੇਸ਼ ਦਾ ਜ਼ਿਕਰ ਕਰਦਿਆਂ ਪ੍ਰਮੁੱਖ ਵਕਤਿਆਂ ਨਾਲ ਸੰਖਿਅਤ ਜਾਣ-ਪਛਾਣ ਕਰਾਈ। ਖੋਜਾਰਥੀ ਮਨਦੀਪ ਸਿੰਘ ਨੇ ਇਸਲਾਮਿਕ ਚਿੰਤਨ ਨੂੰ ਆਧਾਰ ਬਣਾ ਕੇ ਪੈਦਾ ਹੋਈ ਸੂਫ਼ੀ ਪਰੰਪਰਾ ਦੇ ਇਤਿਹਾਸ ਦਾ ਜ਼ਿਕਰ ਕੀਤਾ ਜੋ ਸੂਫ਼ੀਅਤ ਦੇ ਵੀ ਆਧਾਰ ਹਨ। ਉਨ੍ਹਾਂ ਅਨੁਸਾਰ 1947, 1984 ਅਤੇ ਅਜੇਕੇ ਪ੍ਰਸੰਗ 'ਚ ਵੀ ਬਣੇ ਹਾਲਾਤਾਂ ਨੇ ਇਸਲਾਮਿਕ ਚਿੰਤਨ ਤੋਂ ਸਾਡੀ ਦੂਰੀ ਨੂੰ ਵਧਾਇਆ ਹੈ। ਅੱਜ ਲੋੜ ਹੈ ਅਜਿਹੀ ਵਿਚਾਰ ਚਰਚਾ ਅਤੇ ਸੰਬੰਧਿਤ ਪੁਸਤਕਾਂ ਦੇ ਅਧਿਐਨ ਦੀ ਜਿਸ ਰਾਹੀਂ ਅਸੀਂ ਮੁੜ ਭਾਰਤ ਤੇ ਖਾਸਕਰ ਪੰਜਾਬ 'ਚ ਮਕਬੂਲ ਹੋਏ ਸੂਫ਼ੀ ਮਤ ਨਾਲ ਮੁੜ ਸਾਂਝ ਪਾਕੇ ਹੁੰਦਾ ਤੋਂ ਪਾਰਗਾਮੀ ਹੋਣ ਅਤੇ ਅੰਤਰ-ਸਮਝ ਰਾਹੀਂ ਸਭਿਆਚਾਰਕ ਨਜ਼ਦੀਕੀਆਂ ਨੂੰ ਸਿਰਜ ਸਕਦੇ ਹਾਂ। ਅਖੀਰ 'ਚ ਡਾ. ਰਵੇਲ ਸਿੰਘ ਨੇ ਮੌਜੂਦਾ ਦੌਰ ਚ ਹੋਈ ਇਸ ਚਰਚਾ ਨੂੰ ਮਹੱਤਵਪੂਰਨ ਦਸਦਿਆਂ ਉਸ ਇਤਿਹਾਸਿਕ ਸੱਚ ਨੂੰ ਵੀ ਸਾਹਮਣੇ ਲਿਆਂਦਾ ਜਿਸ ਵਿਚ ਸੂਫ਼ੀ ਪਰੰਪਰਾ ਅਤੇ ਸਿੱਖ ਪਰੰਪਰਾ ਨੇ ਭਾਰਤੀ ਗਿਆਨ ਪਰੰਪਰਾ ਅਤੇ ਇਸਲਾਮਿਕ ਪਰੰਪਰਾ ਵਿਚ ਇੱਕ ਕੜੀ ਦਾ ਕੰਮ ਕਰਦਿਆਂ ਜਨ-ਸੰਬੰਧਾਂ ਨੂੰ ਸਾਜ਼ਗਾਰ ਬਣਾਇਆ ਸੀ। ਉਨ੍ਹਾਂ ਇਸ ਊਨਲਾਈਨ ਚਰਚਾ 'ਚ ਹਾਜ਼ਰ ਸਭ ਵਕਤਿਆਂ ਅਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ♦ ♦ ♦

ਸ਼ੇਖ ਅਹਿਮਦ ਸਰਹੰਦੀ ਅਜਿਹੇ ਸੂਫ਼ੀ ਸਨ ਜਿਨ੍ਹਾਂ ਉਹਨਾਂ ਤੋਂ ਪਹਿਲਾਂ ਹੋ ਚੁੱਕੇ ਸੂਫ਼ੀਆਂ ਦੇ ਉਦਾਰਵਾਦ ਨੂੰ ਮੁੜ ਉਸ ਇਸਲਾਮੀ ਮੁਲਵਾਦ ਵੱਲ ਮੋਝਿਆ ਜੋ ਸੂਫ਼ੀਆਂ ਦਾ ਆਧਾਰ ਸੀ। ਉਨ੍ਹਾਂ ਸੂਫ਼ੀਆਂ ਦੇ ਪ੍ਰਮੁੱਖ ਸੰਕਲਪਾਂ-ਤੌਹੀਦ, ਫਨਾਹ, ਨਵੱਬਤ, ਹਮਾਉਸ, ਵਹਿਦਤ-ਉਲ-ਵਜੂਦ ਆਦਿ ਬਾਰੇ ਸਹਿਸਤਾਰ ਚਰਚਾ ਕਰਦਿਆਂ ਸੂਫ਼ੀ ਪਰੰਪਰਾਂ ਦਾ ਅਵਲੋਕਨ ਕੀਤਾ। ਉਪਰੰਤ ਪ੍ਰਧਾਨਗੀ ਭਾਸ਼ਣ 'ਚ ਡਾ. ਅਮਰਜੀਤ ਸਿੰਘ ਨੇ ਖੋਜਾਰਥੀ ਮਨਦੀਪ ਸਿੰਘ ਦੇ ਸੂਫ਼ੀਅਤ ਉੱਤੇ ਦਿੱਤੇ ਲੈਕਚਰ ਦੀ ਪ੍ਰਸੰਸਾ ਕਰਦਿਆਂ ਇਸ ਸੰਬੰਧੀ ਪੱਛਮੀ, ਭਾਰਤੀ ਅਤੇ ਸਾਮੀ ਲੇਖਕਾਂ ਰਾਹੀਂ ਲਿਖੀਆਂ ਕੁਝ ਅਹਿਮ ਪੁਸਤਕਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਅਧਿਐਨ ਰਾਹੀਂ ਅਸੀਂ ਸੂਫ਼ੀਆਂ ਦੀ ਵਿਚਾਰਪਾਰਾ, ਅਵਸਥਾ ਅਤੇ ਸੰਦੇਸ਼ ਦੀ ਛੂੰਘਾਈ ਅਤੇ ਹਕੀਕਤ ਤੋਂ ਭਲੀਭਾਂਤ ਜਾਣੂੰ ਹੋ ਸਕਦੇ ਹਾਂ। ਉਨ੍ਹਾਂ ਅਨੁਸਾਰ 1947, 1984 ਅਤੇ ਅਜੇਕੇ ਪ੍ਰਸੰਗ 'ਚ ਵੀ ਬਣੇ ਹਾਲਾਤਾਂ ਨੇ ਇਸਲਾਮਿਕ ਚਿੰਤਨ ਤੋਂ ਸਾਡੀ ਦੂਰੀ ਨੂੰ ਵਧਾਇਆ ਹੈ। ਅੱਜ ਲੋੜ ਹੈ ਅਜਿਹੀ ਵਿਚਾਰ ਚਰਚਾ ਅਤੇ ਸੰਬੰਧਿਤ ਪੁਸਤਕਾਂ ਦੇ ਅਧਿਐਨ ਦੀ ਜਿਸ ਰਾਹੀਂ ਅਸੀਂ ਮੁੜ ਭਾਰਤ ਤੇ ਖਾਸਕਰ ਪੰਜਾਬ 'ਚ ਮਕਬੂਲ ਹੋਏ ਸੂਫ਼ੀ ਮਤ ਨਾਲ ਮੁੜ ਸਾਂਝ ਪਾਕੇ ਹੁੰਦਾ ਤੋਂ ਪਾਰਗਾਮੀ ਹੋਣ ਅਤੇ ਅੰਤਰ-ਸਮਝ ਰਾਹੀਂ ਸਭਿਆਚਾਰਕ ਨਜ਼ਦੀਕੀਆਂ ਨੂੰ ਸਿਰਜ ਸਕਦੇ ਹਾਂ। ਅਖੀਰ 'ਚ ਡਾ. ਰਵੇਲ ਸਿੰਘ ਨੇ ਮੌਜੂਦਾ ਦੌਰ ਚ ਹੋਈ ਇਸ ਚਰਚਾ ਨੂੰ ਮਹੱਤਵਪੂਰਨ ਦਸਦਿਆਂ ਉਸ ਇਤਿਹਾਸਿਕ ਸੱਚ ਨੂੰ ਵੀ ਸਾਹਮਣੇ ਲਿਆਂਦਾ ਜਿਸ ਵਿਚ ਸੂਫ਼ੀ ਪਰੰਪਰਾ ਅਤੇ ਸਿੱਖ ਪਰੰਪਰਾ ਨੇ ਭਾਰਤੀ ਗਿਆਨ ਪਰੰਪਰਾ ਅਤੇ ਇਸਲਾਮਿਕ ਪਰੰਪਰਾ ਵਿਚ ਇੱਕ ਕੜੀ ਦਾ ਕੰਮ ਕਰਦਿਆਂ ਜਨ-ਸੰਬੰਧਾਂ ਨੂੰ ਸਾਜ਼ਗਾਰ ਬਣਾਇਆ ਸੀ। ਉਨ੍ਹਾਂ ਇਸ ਊਨਲਾਈਨ ਚਰਚਾ 'ਚ ਹਾਜ਼ਰ ਸਭ ਵਕਤਿਆਂ ਅਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ♦ ♦ ♦



ਮਨਦੀਪ ਸਿੰਘ



ਡਾ. ਅਮਰਜੀਤ ਸਿੰਘ



ਦਵਿੰਦਰ ਸਿੰਘ



ਡਾ. ਮਹਿੰਦਰ ਸਿੰਘ



ਡਾ. ਰਵੇਲ ਸਿੰਘ